

ਗੰਭੀਰ ਮੌਸਮ ਅਚਾਨਕ ਆ ਸਕਦਾ ਹੈ, ਜਿਸ ਕਰਕੇ ਸੰਕੇਤਾਂ ਨੂੰ ਪਛਾਣਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਤੀਕਿਰਿਆ ਕਰਨ ਦੇ ਯੋਗ ਹੋਣਾ ਮਹੱਤਵਪੂਰਨ ਬਣ ਜਾਂਦਾ ਹੈ। ਇਹ ਮਹੱਤਵਪੂਰਨ ਹੈ ਕਿ ਕਰਮਚਾਰੀ ਵੱਖ-ਵੱਖ ਕਿਸਮ ਦੇ ਗੰਭੀਰ ਮੌਸਮ ਦੀ ਪਛਾਣ ਕਰਨ ਅਤੇ ਢੁਕਵਾਂ ਆਸਰਾ ਲੱਭਣ ਦੇ ਸਮਰੱਥ ਹੋਣ। ਮੌਸਮ ਸੰਬੰਧੀ ਚੇਤਾਵਨੀਆਂ ਨੂੰ ਸਮਝ ਕੇ ਅਤੇ ਉਚਿਤ ਸਾਵਧਾਨੀਆਂ ਵਰਤ ਕੇ, ਵਿਅਕਤੀ ਪ੍ਰਤੀਕੂਲ ਮੌਸਮੀ ਸਥਿਤੀਆਂ ਦਾ ਸਾਹਮਣਾ ਕਰਨ ਵੇਲੇ ਸੁਰੱਖਿਅਤ ਰਹਿ ਸਕਦੇ ਹਨ।

ਬਾਹਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਜਾਂ ਯਾਤਰਾ ਕਰਨ ਤੋਂ ਪਹਿਲਾਂ, ਮੌਸਮ ਦੀ ਭਵਿੱਖਬਾਣੀ ਦੀ ਜਾਂਚ ਕਰਨਾ ਅਤੇ ਦਿਨ ਲਈ ਮੌਸਮ ਦੀਆਂ ਕਿਸੇ ਵੀ ਚੇਤਾਵਨੀਆਂ ਤੋਂ ਜਾਣੂ ਹੋਣਾ ਜ਼ਰੂਰੀ ਹੈ। ਇਹ ਚੇਤਾਵਨੀਆਂ ਸੋਚ ਸਮਝਕੇ ਫੈਸਲੇ ਲੈਣ ਅਤੇ ਲੋੜੀਂਦੀ ਤਿਆਰੀ ਕਰਨ ਲਈ ਮਹੱਤਵਪੂਰਨ ਜਾਣਕਾਰੀ ਵਜੋਂ ਕੰਮ ਕਰਦੀਆਂ ਹਨ। ਇੱਥੇ ਕੁਝ ਮੌਸਮ ਸੰਬੰਧੀ ਚੇਤਾਵਨੀਆਂ ਦੀਆਂ ਮੁੱਖ ਕਿਸਮਾਂ ਹਨ ਜਿਨ੍ਹਾਂ ਬਾਰੇ ਪਤਾ ਹੋਣਾ ਚਾਹੀਦਾ ਹੈ:

ਚੇਤਾਵਨੀ: ਇਹ ਦਰਸਾਉਣ ਵਾਲਾ ਜ਼ਰੂਰੀ ਸੁਨੇਹਾ ਕਿ ਗੰਭੀਰ ਮੌਸਮ ਚੱਲ ਰਿਹਾ ਹੈ ਜਾਂ ਆਉਣ ਵਾਲਾ ਹੈ। ਵਿਅਕਤੀਆਂ ਨੂੰ ਸੂਚਿਤ ਰੱਖਣ ਲਈ ਇਸਨੂੰ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ ਤਾਂ ਜੋ ਉਹ ਉਚਿਤ ਕਾਰਵਾਈ ਕਰ ਸਕਣ।

ਸਾਵਧਾਨੀ: ਵੱਡੇ ਤੂਫਾਨਾਂ ਜਾਂ ਗੰਭੀਰ ਮੌਸਮ ਬਣਨ ਦੀ ਸੰਭਾਵਨਾ ਨੂੰ ਦਰਸਾਉਂਦੀ ਹੈ।

ਸਲਾਹ: ਮੌਸਮ ਦੀਆਂ ਅਜਿਹੀਆਂ ਘਟਨਾਵਾਂ ਲਈ ਜਾਰੀ ਕੀਤੀ ਜਾਂਦੀ ਹੈ ਜੋ ਘੱਟ ਗੰਭੀਰ ਹਨ ਪਰ ਫਿਰ ਵੀ ਮਹੱਤਵਪੂਰਨ ਅਸਰ ਕਰ ਸਕਦੀਆਂ ਹਨ।

ਮੌਸਮ ਬਾਰੇ ਵਿਸ਼ੇਸ਼ ਬਿਆਨ: ਅਜਿਹੀਆਂ ਅਸਧਾਰਨ ਸਥਿਤੀਆਂ ਨੂੰ ਉਜਾਗਰ ਕਰਦਾ ਹੈ ਜੋ ਚਿੰਤਾ ਦਾ ਕਾਰਨ ਬਣ ਸਕਦੀਆਂ ਹਨ।

ਕੁਝ ਆਮ ਕਿਸਮਾਂ ਦੇ ਗੰਭੀਰ ਮੌਸਮ ਜਿਨ੍ਹਾਂ ਦਾ ਅਸੀਂ ਪ੍ਰੈਰੀਜ਼ ਵਿਖੇ ਸਾਹਮਣਾ ਕਰਦੇ ਹਾਂ, ਵਿੱਚ ਸ਼ਾਮਲ ਹਨ:

ਤੇਜ਼ ਹਵਾਵਾਂ

ਪਛਾਣ ਕਰਨ ਵਾਲੇ ਚਿੰਨ੍ਹ: ਗਰਜ਼ ਅਤੇ ਉੱਪਰ ਉਠਿਆ ਹੋਇਆ ਜਾਂ ਜਗ੍ਹਾ ਬਦਲਿਆ ਮਲਬਾ ਦਿਖਾਈ ਦੇਣਾ।

ਖ਼ਤਰੇ: ਉੱਡਦਾ ਮਲਬਾ, ਰੁੱਖਾਂ ਦਾ ਨੁਕਸਾਨ, ਅਤੇ ਇਮਾਰਤ ਦੀ ਤਬਾਹੀ।

ਨਿਯੰਤਰਣ: ਘਰ ਦੇ ਅੰਦਰ ਪਨਾਹ ਲਓ ਅਤੇ ਖਿੜਕੀਆਂ ਤੋਂ ਬਚੋ।

ਬਵੰਡਰ (ਟੋਰਨੇਡੋ)

ਪਛਾਣ ਕਰਨ ਵਾਲੇ ਚਿੰਨ੍ਹ: ਕੀਪ ਵਰਗੇ ਬੱਦਲ, ਉੱਚੀ ਗਰਜ਼, ਅਤੇ ਕਾਲੇ, ਅਕਸਰ ਹਰੇ ਰੰਗ ਦੇ ਅਸਮਾਨ ਵੱਲ ਧਿਆਨ ਦਿਓ।

ਖ਼ਤਰੇ: ਉੱਡਦਾ ਮਲਬਾ ਅਤੇ ਇਮਾਰਤ ਨੂੰ ਨੁਕਸਾਨ।

ਨਿਯੰਤਰਣ: ਤੁਰੰਤ ਕਿਸੇ ਮਜ਼ਬੂਤ ਇਮਾਰਤ ਦੇ ਹੇਠਲੇ ਲੈਵਲ ਵਿੱਚ ਪਨਾਹ ਲਓ। ਜੇ ਬਾਹਰ ਰਹਿ ਜਾਂਦੇ ਹੋ, ਤਾਂ ਕਿਸੇ ਟੋਏ ਵਿੱਚ ਜਾਂ ਨੀਵੇਂ ਥਾਂ 'ਤੇ ਲੇਟ ਜਾਓ, ਆਪਣੀਆਂ ਬਾਹਾਂ ਨਾਲ ਆਪਣੇ ਸਿਰ ਦੀ ਰੱਖਿਆ ਕਰੋ।



ਗੜੇ

ਪਛਾਣ ਕਰਨ ਵਾਲੇ ਚਿੰਨ੍ਹ: ਹਵਾ ਦੇ ਦਬਾਅ ਅਤੇ ਨਮੀ ਵਿੱਚ ਵਾਧਾ ਅਤੇ ਉਸ ਤੋਂ ਬਾਅਦ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ, ਨਾਲ ਹੀ ਬਰਫ਼ ਦਾ ਡਿੱਗਣਾ।

ਖ਼ਤਰੇ: ਤੇਜ਼ ਰਫ਼ਤਾਰ ਨਾਲ ਗੜੇ ਡਿੱਗਦੇ ਹਨ।

ਨਿਯੰਤਰਣ: ਕਿਸੇ ਠੋਸ ਇਮਾਰਤ ਵਿੱਚ ਪਨਾਹ ਲਓ ਅਤੇ ਖਿੜਕੀਆਂ, ਕੱਚ ਦੇ ਦਰਵਾਜ਼ਿਆਂ, ਜਾਂ ਸਕਾਈਲਾਈਟਾਂ ਤੋਂ ਦੂਰ ਰਹੋ।



RISK. PROFESSIONALLY MANAGED.

ਫ਼ੋਨ: 204-632-6600

| ਈਮੇਲ: info@rpmsafety.ca

| ਵੈੱਬ: www.rpmsafety.ca

ਪਤਾ: 25 Bunting Street Winnipeg, MB R2X 2P5

ਭਾਰੀ ਮੀਂਹ

ਪਛਾਣ ਕਰਨ ਵਾਲੇ ਚਿੰਨ੍ਹ: ਵੱਡੇ ਪੈਮਾਨੇ ਦੀਆਂ ਮੌਸਮ ਪ੍ਰਣਾਲੀਆਂ ਨਾਲ ਜੁੜਿਆ ਲੰਬੀ ਮਿਆਦ ਦਾ ਮੀਂਹ ਜਾਂ ਕਾਫ਼ੀ ਜ਼ਿਆਦਾ ਮੀਂਹ ਦੇ ਨਾਲ ਥੋੜ੍ਹੇ ਸਮੇਂ ਲਈ ਗਰਜ ਵਾਲਾ ਤੂਫ਼ਾਨ।

ਖ਼ਤਰੇ: ਘੱਟ ਦਿਖਾਈ ਦੇਣਾ, ਗਿੱਲੇ ਅਤੇ ਚਿੱਕੜ ਵਾਲੇ ਹਾਲਾਤ, ਅਤੇ ਅਚਾਨਕ ਹੜ੍ਹ।
ਨਿਯੰਤਰਣ: ਆਸਰਾ ਭਾਲੋ, ਬਚ ਕੇ ਕਿਸੇ ਉੱਚੀ ਜ਼ਮੀਨ ਤੱਕ ਜਾਣ ਦੀ ਯੋਜਨਾ ਬਣਾਓ, ਅਤੇ ਰੋਡਵੇਅ ਅੰਡਰਪਾਸ, ਡਰੇਨੇਜ ਦੀਆਂ ਖਾਈਆਂ, ਨੀਵੇਂ ਇਲਾਕਿਆਂ ਅਤੇ ਪਾਣੀ ਇਕੱਠਾ ਕਰਨ ਵਾਲੇ ਖੇਤਰਾਂ ਤੋਂ ਬਚੋ। ਹੜ੍ਹਾਂ ਵਾਲੀਆਂ ਸੜਕਾਂ 'ਤੇ ਡ੍ਰਾਈਵ ਕਰਨ ਤੋਂ ਬਚੋ।



ਬਿਜਲੀ ਡਿੱਗਣੀ

ਪਛਾਣ ਕਰਨ ਵਾਲੇ ਚਿੰਨ੍ਹ: ਗਰਮ ਅਤੇ ਉਮਸ ਵਾਲੇ ਦਿਨ, ਕਾਲੇ ਬੱਦਲ ਬਣਨਾ, ਅਤੇ ਗਰਜ ਸੁਣਾਈ ਦੇਣੀ।

ਖ਼ਤਰੇ: ਜ਼ਮੀਨੀ ਕਰੰਟ, ਸਾਈਡ ਫਲੈਸ਼, ਸੰਪਰਕ, ਅੱਪਵਰਡ ਲੀਡਰ (ਉੱਪਰ ਵੱਲ ਬਿਜਲੀ), ਸਿੱਧੀ ਸੱਟ, ਅਤੇ ਖੁੰਢੀ ਵੱਡੀ ਸੱਟ।

ਨਿਯੰਤਰਣ: 30-30 ਨਿਯਮ ਦੀ ਵਰਤੋਂ ਕਰੋ: ਬਿਜਲੀ ਦੇਖਣ ਅਤੇ ਗਰਜ ਸੁਣਨ ਦੇ ਵਿਚਕਾਰ ਸਕਿੰਟਾਂ ਦੀ ਗਿਣਤੀ ਕਰੋ। ਜੇ ਇਹ 30 ਸਕਿੰਟਾਂ ਤੋਂ ਘੱਟ ਹੈ, ਤਾਂ ਤੁਰੰਤ ਕਿਸੇ ਚੀਜ਼ ਦੇ ਹੇਠਾਂ ਜਾਓ ਅਤੇ ਬਾਹਰੀ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਤੋਂ ਪਹਿਲਾਂ 30 ਮਿੰਟ ਉਡੀਕ ਕਰੋ।

ਨਿੱਜੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸੰਭਾਵੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਗੰਭੀਰ ਮੌਸਮ ਲਈ ਤਿਆਰ ਰਹਿਣਾ ਮਹੱਤਵਪੂਰਨ ਹੈ। ਮੌਸਮ ਦੀਆਂ ਵੱਖ-ਵੱਖ ਚੇਤਾਵਨੀਆਂ ਨੂੰ ਸਮਝ ਕੇ, ਮੌਸਮ ਦੀਆਂ ਗੰਭੀਰ ਘਟਨਾਵਾਂ ਦੇ ਸੰਕੇਤਾਂ ਦੀ ਪਛਾਣ ਕਰਕੇ, ਅਤੇ ਢੁਕਵੀਂ ਕਾਰਵਾਈ ਕਰਕੇ, ਵਿਅਕਤੀ ਆਪਣੇ ਆਪ ਨੂੰ, ਆਪਣੇ ਅਜੀਜ਼ਾਂ ਅਤੇ ਆਪਣੀ ਜਾਇਦਾਦ ਨੂੰ ਪ੍ਰਤੀਰੂਲ ਮੌਸਮ ਦੀਆਂ ਸਥਿਤੀਆਂ ਨਾਲ ਜੁੜੇ ਖ਼ਤਰਿਆਂ ਤੋਂ ਬਚਾ ਸਕਦੇ ਹਨ। ਸੂਚਿਤ ਰਹੋ, ਸੁਰੱਖਿਅਤ ਰਹੋ!

ਕੀ ਤੁਹਾਨੂੰ ਹੋਰ ਜਾਣਕਾਰੀ ਦੀ ਲੋੜ ਹੈ? RPM ਮਦਦ ਕਰ ਸਕਦਾ ਹੈ!

ਕੀ ਤੁਸੀਂ ਜਾਣਦੇ ਹੋ ਕਿ RPM ਰਜਿਸਟਰਡ ਕੰਪਨੀਆਂ ਸੇਂਟ ਜੌਨ ਐਂਬੂਲੈਂਸ ਦੇ ਮਾਧਿਅਮ ਨਾਲ ਘੱਟ ਦਰ 'ਤੇ ਫਸਟ ਏਡ ਦੀ ਸਿਖਲਾਈ ਲੈ ਸਕਦੀਆਂ ਹਨ? RPM ਮੈਂਬਰ ਸੇਂਟ ਜੌਹਨ ਐਂਬੂਲੈਂਸ ਦੇ ਮਾਧਿਅਮ ਨਾਲ ਮੁਹੱਈਆ ਕੀਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ 'ਤੇ 15% ਦੀ ਛੋਟ ਪ੍ਰਾਪਤ ਕਰ ਸਕਦੇ ਹਨ ਜਦੋਂ ਤੱਕ ਉਹ RPM ਪ੍ਰੋਗਰਾਮ ਵਿੱਚ ਭਾਗੀਦਾਰ ਹਨ।

ਹੋਰ ਕੋਰਸ ਜੋ ਦਿਲਚਸਪੀ ਵਾਲੇ ਹੋ ਸਕਦੇ ਹਨ ਉਹਨਾਂ ਵਿੱਚ ਸ਼ਾਮਲ ਹਨ:

- ਸੁਪਰਵਾਈਜ਼ਰਾਂ ਲਈ ਸੁਰੱਖਿਆ
 - ਸਵੈ-ਅਗਵਾਈ ਵਾਲੇ ਔਨਲਾਈਨ ਕੋਰਸ
- ਖਤਰੇ ਦੀ ਪਛਾਣ ਅਤੇ ਜੋਖਮ ਨਿਯੰਤਰਣ (ਸਿਰਫ਼ ਅੰਗਰੇਜ਼ੀ ਵਿੱਚ)
 - ਸਵੈ-ਅਗਵਾਈ ਵਾਲੇ ਔਨਲਾਈਨ ਕੋਰਸ

ਕਿਰਪਾ ਕਰਕੇ ਨੋਟ ਕਰੋ ਕਿ RPM ਕੋਰਸ ਸਿਰਫ਼ RPM ਰਜਿਸਟਰਡ ਕੰਪਨੀਆਂ ਨੂੰ ਹੀ ਪ੍ਰਦਾਨ ਕੀਤੇ ਜਾਂਦੇ ਹਨ। ਤੁਹਾਡੀ ਕੰਪਨੀ ਲਾਜ਼ਮੀ ਤੌਰ 'ਤੇ RPM ਨਾਲ ਰਜਿਸਟਰਡ ਹੋਣੀ ਚਾਹੀਦੀ ਹੈ ਅਤੇ ਪ੍ਰਮਾਣੀਕਰਣ ਲਈ ਕੰਮ ਕਰਨ ਦੀ ਪ੍ਰਕਿਰਿਆ ਵਿੱਚ ਹੋਣੀ ਚਾਹੀਦੀ ਹੈ ਜਾਂ ਮਾਨਤਾ ਦਾ ਸੁਰੱਖਿਅਤ ਕੰਮ ਮੈਨੀਟੋਬਾ ਟਰੱਕਿੰਗ ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ। ਅਜੇ ਤੱਕ RPM ਪ੍ਰੋਗਰਾਮ ਵਿੱਚ ਰਜਿਸਟਰ ਨਹੀਂ ਹੋਈ ਹੈ? ਸ਼ੁਰੂਆਤ ਕਰਨ ਲਈ ਅੱਜ ਦਾ ਦਿਨ ਬਹੁਤ ਵਧੀਆ ਹੈ!

ਕਿਰਪਾ ਕਰਕੇ info@rpmsafety.ca 'ਤੇ ਈਮੇਲ ਜਾਂ 204-632-6600 'ਤੇ ਕਾਲ ਕਰ ਕੇ, ਜਾਂ ਸਾਡੀ ਵੈੱਬਸਾਈਟ www.rpmsafety.ca 'ਤੇ ਜਾ ਕੇ RPM ਨਾਲ ਸੰਪਰਕ ਕਰੋ

